

 Print Page

Sri Guru Granth Sahib

Displaying 1148 of

ਗੁਰਮੁਖਿ ਜਪਿਓ ਹਰਿ ਕਾ ਨਾਉ ॥

Guramukh Japiou Har Kaa Naao ||

As Gurmukh, I chant the Name of the Lord.

ਭੈਰਉ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧

Raag Bhaira-o Guru Arjan Dev

ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥

Bisaree Chinth Naam Rang Laagaa ||

My anxiety is gone, and I am in love with the Naam, the Name of the Lord.

ਭੈਰਉ (ਮਃ ੫) (੪੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧

Raag Bhaira-o Guru Arjan Dev

ਜਨਮ ਜਨਮ ਕਾ ਸੋਇਆ ਜਾਗਾ ॥੧॥

Janam Janam Kaa Soeiaa Jaagaa ||1||

I was asleep for countless lifetimes, but I have now awakened. ||1||

ਭੈਰਉ (ਮਃ ੫) (੪੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧

Raag Bhaira-o Guru Arjan Dev

ਕਰਿ ਕਿਰਪਾ ਅਪਨੀ ਸੇਵਾ ਲਾਏ ॥

Kar Kirapaa Apanee Saevaa Laaeae ||

Granting His Grace, He has linked me to His service.

ਭੈਰਉ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੨

Raag Bhaira-o Guru Arjan Dev

ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥

Saadhhoo Sang Sarab Sukh Paaeae ||1|| Rehaao ||

In the Saadh Sangat, the Company of the Holy, all pleasures are found. ||1||Pause||

ਭੈਰਉ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੨

Raag Bhaira-o Guru Arjan Dev

ਰੋਗ ਦੋਖ ਗੁਰ ਸਬਦਿ ਨਿਵਾਰੇ ॥

Rog Dhokh Gur Sabadh Nivaarae ||

The Word of the Guru's Shabad has eradicated disease and evil.

ਭੈਰਉ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੨

Raag Bhaira-o Guru Arjan Dev

ਨਾਮ ਅਉਖਧੁ ਮਨ ਭੀਤਰਿ ਸਾਰੇ ॥

Naam Aoukhadhh Man Bheethar Saarae ||

My mind has absorbed the medicine of the Naam.

ਭੈਰਉ (ਮਃ ੫) (੪੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੩

Raag Bhaira-o Guru Arjan Dev

ਗੁਰ ਭੇਟਤ ਮਨਿ ਭਇਆ ਅਨੰਦ ॥

Gur Bhaettath Man Bhaeiaa Anandh ||

Meeting with the Guru, my mind is in bliss.

ਭੈਰਉ (ਮਃ ੫) (੪੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੩

Raag Bhaira-o Guru Arjan Dev

ਸਰਬ ਨਿਧਾਨ ਨਾਮ ਭਗਵੰਤ ॥੨॥

Sarab Nidhhaan Naam Bhagavanth ||2||

All treasures are in the Name of the Lord God. ||2||

ਭੈਰਉ (ਮਃ ੫) (੪੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੩

Raag Bhaira-o Guru Arjan Dev

ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥

Janam Maran Kee Mittee Jam Thraas ||

My fear of birth and death and the Messenger of Death has been dispelled.

ਭੈਰਉ (ਮਃ ੫) (੪੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੪

Raag Bhaira-o Guru Arjan Dev

ਸਾਧਸੰਗਤਿ ਉਂਧ ਕਮਲ ਬਿਗਾਸ ॥

Saadhhasangath Oonadhh Kamal Bigaas ||

In the Saadh Sangat, the inverted lotus of my heart has blossomed forth.

ਭੈਰਉ (ਮਃ ੫) (੪੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੪

Raag Bhaira-o Guru Arjan Dev

ਗੁਣ ਗਾਵਤ ਨਿਹਚਲੁ ਬਿਸ੍ਰਾਮ ॥

Gun Gaavath Nihachal Bisraam ||

Singing the Glorious Praises of the Lord, I have found eternal, abiding peace.

ਭੈਰਉ (ਮਃ ੫) (੪੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੪

Raag Bhaira-o Guru Arjan Dev

ਪੂਰਨ ਹੋਏ ਸਗਲੇ ਕਾਮ ॥੩॥

Pooran Hoeae Sagalae Kaam ||3||

All my tasks are perfectly accomplished. ||3||

ਭੈਰਉ (ਮਃ ੫) (੪੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੫

Raag Bhaira-o Guru Arjan Dev

ਦੁਲਭ ਦੇਹ ਆਈ ਪਰਵਾਨੁ ॥

Dhulabh Dhaeh Aaee Paravaan ||

This human body, so difficult to obtain, is approved by the Lord.

ਭੈਰਉ (ਮਃ ੫) (੪੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੫

Raag Bhaira-o Guru Arjan Dev

ਸਫਲ ਹੋਈ ਜਪਿ ਹਰਿ ਹਰਿ ਨਾਮੁ ॥

Safal Hoee Jap Har Har Naam ||

Chanting the Name of the Lord, Har, Har, it has become fruitful.

ਭੈਰਉ (ਮਃ ੫) (੪੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੫

Raag Bhaira-o Guru Arjan Dev

ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥

Kahu Naanak Prabh Kirapaa Karee ||

Says Nanak, God has blessed me with His Mercy.

ਭੈਰਉ (ਮਃ ੫) (੪੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੬

Raag Bhaira-o Guru Arjan Dev

ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥

Saas Giraas Japo Har Haree ||4||29||42||

With every breath and morsel of food, I meditate on the Lord, Har, Har. ||4||29||42||

ਭੈਰਉ (ਮਃ ੫) (੪੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੬

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੮

ਸਭ ਤੇ ਉਚਾ ਜਾ ਕਾ ਨਾਉ ॥

Sabh Thae Oochaa Jaa Kaa Naao ||

His Name is the Highest of all.

ਭੈਰਉ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੭

Raag Bhaira-o Guru Arjan Dev

ਸਦਾ ਸਦਾ ਤਾ ਕੇ ਗੁਣ ਗਾਉ ॥

Sadhaa Sadhaa Thaa Kae Gun Gaao ||

Sing His Glorious Praises, forever and ever.

ਭੈਰਉ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੭

Raag Bhaira-o Guru Arjan Dev

ਜਿਸੁ ਸਿਮਰਤ ਸਗਲਾ ਦੁਖੁ ਜਾਇ ॥

Jis Simarath Sagalaa Dhukh Jaee ||

Meditating in remembrance on Him, all pain is dispelled.

ਭੈਰਉ (ਮਃ ੫) (੪੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੭

Raag Bhaira-o Guru Arjan Dev

ਸਰਬ ਸੂਖ ਵਸਹਿ ਮਨਿ ਆਇ ॥੧॥

Sarab Sookh Vasehi Man Aae ||1||

All pleasures come to dwell in the mind. ||1||

ਭੈਰਉ (ਮਃ ੫) (੪੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੭

Raag Bhaira-o Guru Arjan Dev

ਸਿਮਰਿ ਮਨਾ ਤੂ ਸਾਚਾ ਸੋਇ ॥

Simar Manaa Thoo Saachaa Soe ||

O my mind, meditate in remembrance on the True Lord.

ਭੈਰਉ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੮

Raag Bhaira-o Guru Arjan Dev

ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥

Halath Palath Thumaree Gath Hoe ||1|| Rehaao ||

In this world and the next, you shall be saved. ||1||Pause||

ਭੈਰਉ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੮

Raag Bhaira-o Guru Arjan Dev

ਪੁਰਖ ਨਿਰੰਜਨ ਸਿਰਜਨਹਾਰ ॥

Purakh Niranjana Sirajanehaar ||

The Immaculate Lord God is the Creator of all.

ਭੈਰਉ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੯

Raag Bhaira-o Guru Arjan Dev

ਜੀਅ ਜੰਤ ਦੇਵੈ ਆਹਾਰ ॥

Jeeaa Janth Dhaevai Aahaar ||

He gives sustenance to all beings and creatures.

ਭੈਰਉ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੯

Raag Bhaira-o Guru Arjan Dev

ਕੋਟਿ ਖਤੇ ਖਿਨ ਬਖਸਨਹਾਰ ॥

Kott Khathae Khin Bakhasanehaar ||

He forgives millions of sins and mistakes in an instant.

ਭੈਰਉ (ਮਃ ੫) (੪੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੯

Raag Bhaira-o Guru Arjan Dev

ਭਗਤਿ ਭਾਇ ਸਦਾ ਨਿਸਤਾਰ ॥੨॥

Bhagath Bhaae Sadhaa Nisathaar ||2||

Through loving devotional worship, one is emancipated forever. ||2||

ਭੈਰਉ (ਮਃ ੫) (੪੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੯

Raag Bhaira-o Guru Arjan Dev

ਸਾਚਾ ਧਨੁ ਸਾਚੀ ਵਡਿਆਈ ॥

Saachaa Dhhan Saachee Vaddiaaee ||

True wealth and true glorious greatness,

ਭੈਰਉ (ਮਃ ੫) (੪੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੦

Raag Bhaira-o Guru Arjan Dev

ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥

Gur Poorae Thae Nihachal Math Paaee ||

And eternal, unchanging wisdom, are obtained from the Perfect Guru.

ਭੈਰਉ (ਮਃ ੫) (੪੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੦

Raag Bhaira-o Guru Arjan Dev

ਕਰਿ ਕਿਰਪਾ ਜਿਸੁ ਰਾਖਨਹਾਰਾ ॥

Kar Kirapaa Jis Raakhanehaaraa ||

When the Protector, the Savior Lord, bestows His Mercy,

ਭੈਰਉ (ਮਃ ੫) (੪੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੦

Raag Bhaira-o Guru Arjan Dev

ਤਾ ਕਾ ਸਗਲ ਮਿਟੈ ਅੰਧਿਆਰਾ ॥੩॥

Thaa Kaa Sagal Mittai Andhhiaaraa ||3||

All spiritual darkness is dispelled. ||3||

ਭੈਰਉ (ਮਃ ੫) (੪੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੧

Raag Bhaira-o Guru Arjan Dev

ਪਾਰਬ੍ਰਹਮ ਸਿਉ ਲਾਗੋ ਧਿਆਨ ॥

Paarabreham Sio Laago Dhhiaan ||

I focus my meditation on the Supreme Lord God.

ਭੈਰਉ (ਮਃ ੫) (੪੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੧

Raag Bhaira-o Guru Arjan Dev

ਪੂਰਨ ਪੂਰਿ ਰਹਿਓ ਨਿਰਬਾਨ ॥

Pooran Poor Rehiou Nirabaan ॥

The Lord of Nirvaanaa is totally pervading and permeating all.

ਭੈਰਉ (ਮਃ ੫) (੪੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੧

Raag Bhaira-o Guru Arjan Dev

ਭ੍ਰਮ ਭਉ ਮੇਟਿ ਮਿਲੇ ਗੋਪਾਲ ॥

Bhram Bho Maett Milae Gopaal ॥

Eradicating doubt and fear, I have met the Lord of the World.

ਭੈਰਉ (ਮਃ ੫) (੪੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੨

Raag Bhaira-o Guru Arjan Dev

ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥

Naanak Ko Gur Bheae Dhaeiaal ॥4॥30॥43॥

The Guru has become merciful to Nanak. ॥4॥30॥43॥

ਭੈਰਉ (ਮਃ ੫) (੪੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ॥

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੮

ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥

Jis Simarath Man Hoe Pragaas ॥

Meditating in remembrance on Him, the mind is illumined.

ਭੈਰਉ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੩

Raag Bhaira-o Guru Arjan Dev

ਮਿਟਹਿ ਕਲੇਸੁ ਸੁਖ ਸਹਜਿ ਨਿਵਾਸੁ ॥

Mittehi Kalaes Sukh Sehaj Nivaas ॥

Suffering is eradicated, and one comes to dwell in peace and poise.

ਭੈਰਉ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੩

Raag Bhaira-o Guru Arjan Dev

ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥

Thisehi Paraapath Jis Prabh Dhaee ॥

They alone receive it, unto whom God gives it.

ਭੈਰਉ (ਮਃ ੫) (੪੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੩

Raag Bhaira-o Guru Arjan Dev

ਪੂਰੇ ਗੁਰ ਕੀ ਪਾਏ ਸੇਵ ॥੧॥

Poorae Gur Kee Paaeae Saev ||1||

They are blessed to serve the Perfect Guru. ||1||

ਭੈਰਉ (ਮਃ ੫) (੪੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੪

Raag Bhaira-o Guru Arjan Dev

ਸਰਬ ਸੁਖਾ ਪ੍ਰਭ ਤੇਰੇ ਨਾਉ ॥

Sarab Sukhaa Prabh Thaero Naao ||

All peace and comfort are in Your Name, God.

ਭੈਰਉ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੪

Raag Bhaira-o Guru Arjan Dev

ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥

Aath Pehar Maerae Man Gaao ||1|| Rehaao ||

Twenty-four hours a day, O my mind, sing His Glorious Praises. ||1||Pause||

ਭੈਰਉ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੪

Raag Bhaira-o Guru Arjan Dev

ਜੋ ਇਛੈ ਸੋਈ ਫਲੁ ਪਾਏ ॥

Jo Eishhai Soee Fal Paaeae ||

You shall receive the fruits of your desires,

ਭੈਰਉ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੫

Raag Bhaira-o Guru Arjan Dev

ਹਰਿ ਕਾ ਨਾਮੁ ਮੰਨਿ ਵਸਾਏ ॥

Har Kaa Naam Mann Vasaaeae ||

When the Name of the Lord comes to dwell in the mind.

ਭੈਰਉ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੫

Raag Bhaira-o Guru Arjan Dev

ਆਵਣੁ ਜਾਣੁ ਰਹੇ ਹਰਿ ਧਿਆਇ ॥

Aavan Jaan Rehae Har Dhiaae ||

Meditating on the Lord, your comings and goings cease.

ਭੈਰਉ (ਮਃ ੫) (੪੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੫

Raag Bhaira-o Guru Arjan Dev

ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥

Bhagath Bhaae Prabh Kee Liv Laae ||2||

Through loving devotional worship, lovingly focus your attention on God. ||2||

ਭੈਰਉ (ਮਃ ੫) (੪੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੬

Raag Bhaira-o Guru Arjan Dev

ਬਿਨਸੇ ਕਾਮ ਕ੍ਰੋਧ ਅਹੰਕਾਰ ॥

Binasae Kaam Krodhh Ahankaar ||

Sexual desire, anger and egotism are dispelled.

ਭੈਰਉ (ਮਃ ੫) (੪੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੬

Raag Bhaira-o Guru Arjan Dev

ਤੂਟੇ ਮਾਇਆ ਮੋਹ ਪਿਆਰ ॥

Thootae Maaeiaa Moh Piaar ||

Love and attachment to Maya are broken.

ਭੈਰਉ (ਮਃ ੫) (੪੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੬

Raag Bhaira-o Guru Arjan Dev

ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥

Prabh Kee Ttaek Rehai Dhin Raath ||

Lean on God's Support, day and night.

ਭੈਰਉ (ਮਃ ੫) (੪੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੭

Raag Bhaira-o Guru Arjan Dev

ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥

Paarabreham Karae Jis Dhaath ||3||

The Supreme Lord God has given this gift. ||3||

ਭੈਰਉ (ਮਃ ੫) (੪੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੭

Raag Bhaira-o Guru Arjan Dev

ਕਰਨ ਕਰਾਵਨਹਾਰ ਸੁਆਮੀ ॥

Karan Karaavanehaar Suaamee ||

Our Lord and Master is the Creator, the Cause of causes.

ਭੈਰਉ (ਮਃ ੫) (੪੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੭

Raag Bhaira-o Guru Arjan Dev

ਸਗਲ ਘਟਾ ਕੇ ਅੰਤਰਜਾਮੀ ॥

Sagal Ghattaa Kae Antharajaamee ||

He is the Inner-knower, the Searcher of all hearts.

ਭੈਰਉ (ਮਃ ੫) (੪੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੮

Raag Bhaira-o Guru Arjan Dev

ਕਰਿ ਕਿਰਪਾ ਅਪਨੀ ਸੇਵਾ ਲਾਇ ॥

Kar Kirapaa Apanee Saevaa Laae ||

Bless me with Your Grace, Lord, and link me to Your service.

ਭੈਰਉ (ਮਃ ੫) (੪੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੮

Raag Bhaira-o Guru Arjan Dev

ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥

Naanak Dhaas Thaeree Saranaae ||4||31||44||

Slave Nanak has come to Your Sanctuary. ||4||31||44||

ਭੈਰਉ (ਮਃ ੫) (੪੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੮

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੮

ਲਾਜ ਮਰੈ ਜੋ ਨਾਮੁ ਨ ਲੇਵੈ ॥

Laaj Marai Jo Naam N Laevai ||

One who does not repeat the Naam, the Name of the Lord, shall die of shame.

ਭੈਰਉ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੯

Raag Bhaira-o Guru Arjan Dev

ਨਾਮ ਬਿਹੂਨ ਸੁਖੀ ਕਿਉ ਸੋਵੈ ॥

Naam Bihoon Sukhee Kio Sovai ||

Without the Name, how can he ever sleep in peace?

ਭੈਰਉ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੯

Raag Bhaira-o Guru Arjan Dev

ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥

Har Simaran Shhaadd Param Gath Chaahai ||

The mortal abandons meditative remembrance of the Lord, and then wishes for the state of supreme salvation;

ਭੈਰਉ (ਮਃ ੫) (੪੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੮ ਪੰ. ੧੯

Raag Bhaira-o Guru Arjan Dev